

Post : Assistant Lineman (CRA 301/2023)

Part-II

Section of Question Paper	Particulars of Syllabus	No. of Questions
Technical Part ITI (Electrician Trade) }	<ul style="list-style-type: none"> ➤ Occupational Safety & Health: Basic safety introduction, Personal Protection, Basic injury prevention, basic first aid, hazard identification and avoidance, safety signs for danger, Warning, caution & personal safety messages. Use of Fire extinguishers. ➤ Fundamental of Electricity. Fundamental terms definition, units & effects of electric current. Types of Resistors. Different types of insulators, Voltage Grades-Low, Medium & High voltages. ➤ Ohm's Law- Simple Electrical circuits & simple numerical problems. ➤ Alternator Current: Difference between Alternator Current (AC) & Direct Current (DC), Line & phase voltage, current & power in 3-phase circuits with balance & unbalanced load. ➤ Earthing: Principle of different methods of earthing i.e. pipe, plate etc. importance of Earthing. ➤ Basic knowledge of Ammeter, Voltmeter, ohm-meter, energy meter. ➤ Transformers: Types of Transformers (Power & Distribution Transformer). ➤ General idea about overhead transmission, distribution (Low voltage, Medium Voltage & High Voltage). ➤ Sub-Station Equipment: Basic knowledge of Switchgears like Circuit Breakers (CBs), Vacuum Circuit Breakers (VCBs), Oil Circuit Breakers (OCB) etc. ➤ Types of Underground cables. 	50
Knowledge of Punjabi Grammar	<ul style="list-style-type: none"> ➤ Punjabi Grammar up to 10th Standard. 	20
General Knowledge	<ul style="list-style-type: none"> ➤ General Knowledge about Punjab State affair. 	10
Reasoning	<ul style="list-style-type: none"> ➤ Analogy, Number system, counting figure, Image based Question, Directions, blood relation, mirror image. 	10
Arithmetic	<ul style="list-style-type: none"> ➤ Simple arithmetic problems up to 10th standard. 	10
Total No. of Questions		100

ਆਸਾਮੀ : ਸਹਾਇਕ ਲਾਈਨਮੈਨ (ਸੀਆਰਟੇ 301/23)

ਪਾਰਟ-II

ਪ੍ਰਸ਼ਨ ਪੱਤਰ ਦਾ ਭਾਗ	ਸਿਲੇਬਸ ਦਾ ਵੇਰਵਾ	ਪ੍ਰਸ਼ਨਾ ਦੀ ਗਿਣਤੀ
ਤਕਨੀਕੀ ਭਾਗ (ਆਈ.ਟੀ.ਆਈ (ਇਲੈਕਟ੍ਰੋਨਿਕਸ਼ਨ ਟ੍ਰੈਡ))	<ul style="list-style-type: none"> ➢ ਬੁਨਿਆਦੀ ਸੁਰੱਖਿਆ ਅਤੇ ਸਿਹਤ ਦੀ ਜਾਣਕਾਰੀ, ਨਿਜੀ ਸੁਰੱਖਿਆ, ਮੁੱਢਲੀ ਸੱਟ ਦੀ ਰੋਕਥਾਮ, ਮੁੱਢਲੀ ਸਹਾਇਤਾ, ਖਤਰੇ ਦੀ ਪਛਾਣ ਅਤੇ ਬਚਾਅ, ਖਤਰੇ ਲਈ ਸੁਰੱਖਿਆ ਸੰਕੇਤ, ਚੇਤਾਵਨੀ, ਸਾਵਧਾਨੀ ਅਤੇ ਨਿੱਜੀ ਸੁਰੱਖਿਆ ਸੰਦੇਸ਼। ਅੱਗ ਬੁਝਾਊ ਯੰਤਰ ਦੀ ਵਰਤੋਂ। ➢ ਬੁਨਿਆਦੀ ਸਰਤਾਂ ਤੇ ਪਰਿਭਾਸ਼ਾ, ਯੂਨਿਟ ਅਤੇ ਇਲੈਕਟ੍ਰਿਕ ਕਰੰਟ ਦੇ ਪ੍ਰਭਾਵ, ਰੈਜਿਸਟੈਸ਼ਨ ਦੀਆਂ ਕਿਸਮਾਂ, ਵੱਖ-ਵੱਖ ਕਿਸਮ ਦੇ ਇੰਨਸੂਲੇਟਰ, ਵੋਲਟੇਜ ਗ੍ਰੇਡ-ਪੱਟ, ਮੱਧਮ ਅਤੇ ਉਚਾ। ➢ ਓਮ ਲਾਅ-ਸਪਾਰਨ ਇਲੈਕਟ੍ਰੀਕਲ ਸਰਕਟ ਅਤੇ ਸਪਾਰਨ ਅੰਕੀ ਸਮੱਸਿਆਵਾਂ। ➢ ਅਲਟਰਨੇਟਰ ਕਰੰਟ: ਅਲਟਰਨੇਟਰ ਕਰੰਟ(ਏ.ਸੀ), ਡਾਇਰੈਕਟ ਕਰੰਟ(ਡੀ.ਸੀ), ਲਾਈਨ ਅਤੇ ਫੇਜ਼ ਵੋਲਟੇਜ, ਕਰੰਟ ਅਤੇ ਪਾਵਰ ਵਿਚਕਾਰ ਸੰਤੁਲਨ ਅਤੇ ਅਸੰਤੁਲਿਤ ਲੋਡ ਦੇ ਨਾਲ 3 ਫੇਜ਼ ਸਰਕਟਾਂ ਵਿੱਚ ਅੰਤਰ। ➢ ਅਰਥਿੰਗ: ਅਰਥਿੰਗ ਦੇ ਵੱਖ-ਵੱਖ ਢੰਗਾਂ ਦੇ ਸਿਧਾਂਤ ਜਿਵੇਂ ਕਿ ਪਾਈਪ, ਪਲੇਟ ਆਦਿ ਅਰਥਿੰਗ ਦੀ ਮਹੱਤਤਾ। ➢ ਐਮ ਮੀਟਰ, ਵੋਲਟਮੀਟਰ, ਓਮ-ਮੀਟਰ, ਅਨੈਰਜੀ ਮੀਟਰ ਦਾ ਬੁਨਿਆਦੀ ਗਿਆਨ। ➢ ਟ੍ਰਾਂਸਫਾਰਮਰ: ਟ੍ਰਾਂਸਫਾਰਮਰਾਂ ਦੀਆਂ ਕਿਸਮਾਂ (ਪਾਵਰ ਅਤੇ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰ) ➢ ਓਵਰਹੈਂਡ ਟਰਾਂਸਮੀਸ਼ਨ ਲਾਈਨ, ਵੰਡ (ਪੱਟ ਵੋਲਟੇਜ, ਮੱਧਮ ਵੋਲਟੇਜ ਅਤੇ ਉਚਾ ਵੋਲਟੇਜ) ਬਾਰੇ ਆਮ ਵਿਚਾਰ। ➢ ਸਬ ਸਟੇਸ਼ਨ ਉਪਕਰਨ: switchgears ਦਾ ਮੁੱਢਲਾ ਗਿਆਨ ਜਿਵੇਂ ਸਰਕਟ ਬੇਕਰ(ਸੀਬੀ), ਵੈਕਿਊਮ ਸਰਕਟ ਬੇਕਰ(ਵੀਸੀਬੀ), ਆਇਲ ਸਰਕਟ ਬੇਕਰ(ਓਸੀਬੀ) ਆਦਿ। ➢ ਭੂਮੀਗਤ ਕੇਬਲਾਂ ਦੀਆਂ ਕਿਸਮਾਂ। 	50
ਪੰਜਾਬੀ ਵਿਆਕਰਣ ਦਾ ਗਿਆਨ।	<ul style="list-style-type: none"> ➢ ਦਸਵੀ ਪੱਧਰ ਤੱਕ ਪੰਜਾਬੀ ਵਿਆਕਰਣ। 	20
ਆਮ ਗਿਆਨ	<ul style="list-style-type: none"> ➢ ਪੰਜਾਬ ਰਾਜ ਮਾਸਲੇ ਬਾਰੇ ਆਮ ਗਿਆਨ। 	10
Reasoning/ਤਰਕ	<ul style="list-style-type: none"> ➢ Analogy, Number system, counting figure, Image based Question, Directions, blood relation, mirror image. 	10
Arithmetic (ਅੰਕ ਗਣਿਤ)	<ul style="list-style-type: none"> ➢ ਦਸਵੀ ਜਮਾਤ ਤੱਕ ਦੇ ਲੈਵਲ ਦੀਆਂ ਗਣਿਤ ਦੀਆਂ ਸਮੱਸਿਆਵਾਂ। 	10
	ਕੁੱਲ ਪ੍ਰਸ਼ਨ	100